

ਟੋਰਾਂਟੋ ਪਬਲਿਕ ਹੈਲਥ

ਸੰਪਰਕ ਟਰੇਸਿੰਗ ਵਿੱਚ ਅਸਥਾਈ ਤਬਦੀਲੀ

ਟੋਰਾਂਟੋ ਵਿੱਚ COVID-19 ਦੇ ਬਹੁਤ ਜ਼ਿਆਦਾ ਕੇਸਾਂ ਦੇ ਕਾਰਨ, ਟੋਰਾਂਟੋ ਪਬਲਿਕ ਹੈਲਥ (TPH) ਅਸਥਾਈ ਤੌਰ 'ਤੇ ਬਦਲ ਗਿਆ ਹੈ ਕਿ ਅਸੀਂ ਸੰਪਰਕ ਦਾ ਪਤਾ ਕਿਵੇਂ ਲਗਾਉਂਦੇ ਹਾਂ। ਅਸੀਂ ਸਭ ਤੋਂ ਵੱਧ ਜੋਖਮ ਵਾਲੀਆਂ ਸਥਿਤੀਆਂ ਲਈ ਆਪਣੇ ਯਤਨਾਂ 'ਤੇ ਧਿਆਨ ਕੇਂਦਰ ਕਰ ਰਹੇ ਹਾਂ। ਇਸਦਾ ਮਤਲਬ ਹੈ ਉਹ ਲੋਕ ਜਿਨ੍ਹਾਂ ਨੂੰ COVID-19 ਹੈ ਅਤੇ ਜਿਨ੍ਹਾਂ ਦੀ ਲਾਗ ਤੋਂ ਦੂਜਿਆਂ ਨੂੰ ਸਭ ਤੋਂ ਵੱਧ ਖ਼ਤਰਾ ਹੈ।

ਫਿਲਹਾਲ, TPH, ਉਹਨਾਂ ਲੋਕਾਂ ਨਾਲ ਸੰਪਰਕ ਕਰੇਗਾ, ਜਿਨ੍ਹਾਂ ਦੀ ਹੇਠ ਲਿਖੀਆਂ ਗੱਲਾਂ ਲਈ COVID-19 ਦੀ ਜਾਂਚ ਕੀਤੀ ਗਈ ਹੈ:

- ਉਹਨਾਂ ਦੇ ਪਾਜ਼ਿਟਿਵ COVID-19 ਲੈਬ ਟੈਸਟ ਨਤੀਜਿਆਂ ਦੀ ਪੁਸ਼ਟੀ ਕਰਨ ਲਈ।
- ਉਹਨਾਂ ਦੇ ਲੱਛਣਾਂ ਦਾ ਮੁਲਾਂਕਣ ਕਰਨ ਅਤੇ ਇਹ ਨਿਰਧਾਰਤ ਕਰਨ ਲਈ ਕਿ ਉਹਨਾਂ ਵਿੱਚ ਇਹ ਲੱਛਣ ਕਦੋਂ ਸ਼ੁਰੂ ਹੋਏ ਹਨ।
- ਉਨ੍ਹਾਂ ਦੀ ਆਪਣੇ-ਆਪ ਨੂੰ ਬਾਕੀਆਂ ਨਾਲੋਂ ਅਲੱਗ ਰੱਖਣ ਦੀ ਯੋਗਤਾ ਦੀ ਪੁਸ਼ਟੀ ਕਰਨ ਲਈ ਜਾਂ ਉਨ੍ਹਾਂ ਨੂੰ ਟੋਰਾਂਟੋ ਵੈਲੰਟਰੀ ਆਈਸੋਲੇਸ਼ਨ ਸੈਂਟਰ ਵਿੱਚ ਭੇਜਣ ਲਈ।
- ਉਹ ਆਪਣੇ ਉੱਚ-ਜੋਖਮ ਵਾਲੇ ਸੰਪਰਕਾਂ ਨੂੰ ਕਿਵੇਂ ਸੂਚਿਤ ਕਰ ਸਕਦੇ ਹਨ, ਇਸ ਬਾਰੇ ਦਿਸ਼ਾ-ਨਿਰਦੇਸ਼ ਦੇਣ ਲਈ।

TPH, ਅਜਿਹੇ ਲੋਕਾਂ ਨੂੰ ਪੁੱਛ ਰਿਹਾ ਹੈ, ਜਿਨ੍ਹਾਂ ਦੀ COVID-19 ਲਈ ਜਾਂਚ ਕੀਤੀ ਗਈ ਹੈ, ਤਾਂ ਕਿ ਉਹਨਾਂ ਵਿੱਚ ਲੱਛਣ ਸ਼ੁਰੂ ਹੋਣ ਤੋਂ ਪਹਿਲਾਂ ਪਿਛਲੇ 14 ਦਿਨਾਂ ਵਿੱਚ ਉਹਨਾਂ ਦੇ ਨਜ਼ਦੀਕੀ ਸੰਪਰਕਾਂ ਦਾ ਪਤਾ ਲਗਾਇਆ ਜਾ ਸਕੇ। ਇੱਕ ਨਜ਼ਦੀਕੀ ਸੰਪਰਕ ਉਹ ਵਿਅਕਤੀ ਹੁੰਦਾ ਹੈ ਜਿਸ ਨਾਲ ਉਹਨਾਂ ਨੇ ਕਿਸੇ ਵੀ ਅੰਦਰੂਨੀ ਸਮਾਜਿਕ ਇਕੱਠ ਵਿੱਚ ਜਾਂ ਭੀੜ ਵਾਲੀ ਅੰਦਰੂਨੀ ਥਾਂ ਵਿੱਚ 15 ਮਿੰਟ ਤੋਂ ਵੱਧ ਸਮਾਂ ਬਿਤਾਇਆ ਹੋਵੇ, ਜੋ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਨਹੀਂ ਹੁੰਦਾ। ਇਹ ਜਾਣਕਾਰੀ TPH ਦੀ ਉਹਨਾਂ ਲੋਕਾਂ ਦੀ ਪਛਾਣ ਕਰਨ ਵਿੱਚ ਮਦਦ ਕਰੇਗੀ, ਜਿਨ੍ਹਾਂ ਕੋਲ ਸੰਪਰਕ ਪ੍ਰਬੰਧਨ ਵਿੱਚ ਸਹਾਇਤਾ ਕਰਨ ਅਤੇ ਫਾਲੋ ਅੱਪ ਕਰਨ ਵਿੱਚ 10 ਜਾਂ ਵਧੇਰੇ ਉੱਚ-ਜੋਖਮ ਵਾਲੇ ਸੰਪਰਕ ਸਨ। ਸਾਡੇ ਸ਼ਹਿਰ ਵਿੱਚ COVID-19 ਨੂੰ ਫੈਲਣ ਤੋਂ ਘੱਟ ਕਰਨ ਵਿੱਚ ਮਦਦ ਕਰਨ ਲਈ ਲੋਕ ਕਿਵੇਂ ਸੰਕਰਮਿਤ ਹੋਏ ਹਨ, ਇਸ ਬਾਰੇ ਜਾਣਕਾਰੀ ਇਕੱਤਰ ਕਰਨ ਲਈ TPH ਇੱਕ ਆਨਲਾਈਨ ਸਰਵੇਖਣ ਦੀ ਵਰਤੋਂ ਵੀ ਕਰੇਗਾ। TPH ਹਸਪਤਾਲਾਂ, ਲੰਮੇ-ਸਮੇਂ ਦੀ ਦੇਖਭਾਲ ਵਾਲੇ ਘਰਾਂ, ਰਿਟਾਇਰਮੈਂਟ ਹੋਮਸ, ਸ਼ੈਲਟਰਾਂ, ਸਕੂਲਾਂ, ਅਤੇ ਬੱਚਿਆਂ ਦੀ ਦੇਖਭਾਲ ਦੀਆਂ ਸੈਟਿੰਗਾਂ ਵਿੱਚ ਫੈਲਣ ਦੀ ਜਾਂਚ ਕਰਨਾ ਅਤੇ ਜਵਾਬ ਦੇਣਾ ਜਾਰੀ ਰੱਖਦਾ ਹੈ।

ਜਦੋਂ ਟੋਰਾਂਟੋ ਵਿੱਚ COVID-19 ਦੇ ਕੇਸਾਂ ਦੀ ਗਿਣਤੀ ਪ੍ਰਬੰਧ ਕਰਨ ਯੋਗ ਪੱਧਰ 'ਤੇ ਵਾਪਸ ਆਉਂਦੀ ਹੈ, ਤਾਂ TPH ਆਪਣੀ ਨਿਯਮਤ ਸੰਪਰਕ ਟਰੇਸਿੰਗ ਪ੍ਰਕਿਰਿਆ ਨੂੰ ਫਿਰ ਤੋਂ ਸ਼ੁਰੂ ਕਰੇਗਾ।

19 ਨਵੰਬਰ, 2020